

# ਯਿਸੂ ਦੀ ਨਬੂਵਤ ਅਤੇ ਚੇਲਿਆਂ ਦੇ ਸਵਾਲ

(24:1-3)

ਮੱਤੀ 23 ਵਿਚ ਯਿਸੂ ਨੂੰ ਗ੍ਰੰਥੀਆਂ ਅਤੇ ਫਰੀਸੀਆਂ ਉੱਤੇ ਉਨ੍ਹਾਂ ਦੇ ਕਪਟ ਅਤੇ ਉਸ ਨੂੰ ਠੁਕਰਾਉਣ ਕਰਕੇ ਇਕ ਦੇ ਬਾਅਦ ਇਕ ਸੱਤ ਹਾਇ ਦਾ ਖੁੱਲੋਆਮ ਐਲਾਨ ਕਰਦਿਆਂ ਵਿਖਾਇਆ ਗਿਆ ਹੈ। ਉਸ ਅਧਿਆਇ ਦੇ ਅੰਤ ਦੇ ਨੇੜੇ, ਉਸ ਨੇ ਆਖਿਆ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ’ (23:36) ਅਤੇ ‘ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ’ (23:38)। ਇਨ੍ਹਾਂ ਨਬੂਵਤਾਂ ਵਿਚ ਅਧਿਆਇ 24 ਅਤੇ 25 ਵਿਚ ਪ੍ਰਭੂ ਦੇ ਨਿੱਜੀ ਸੰਦੇਸ਼ ਲਈ ਰਾਹ ਤਿਆਰ ਕੀਤਾ ਗਿਆ ਜਿੱਥੋਂ ਉਸ ਨੇ ਆਪਣੀ ਦੂਜੀ ਆਮਦ ਅਤੇ ਸਮੇਂ ਦੇ ਅੰਤ ਦੇ ਨਾਲ ਨਾਲ ਯਰੂਸਾਲਮ ਦੀ ਬਰਬਾਦੀ ਨੂੰ ਵਿਸਤਾਰ ਨਾਲ ਸਮਝਾਇਆ। ਇਨ੍ਹਾਂ ਅਧਿਆਇਆਂ ਵਿਚਲੀ ਮਸੀਹ ਦੀ ਸਿੱਖਿਆ ਨੂੰ ਆਮ ਤੌਰ ਤੇ ‘ਜੈਤੂਨ ਦਾ ਸੰਦੇਸ਼’ ਆਖਿਆ ਜਾਂਦਾ ਹੈ ਕਿਉਂ ਜੋਂ ਇਹ ਜੈਤੂਨ ਦੇ ਪਹਾੜ ਉੱਤੇ ਦਿੱਤਾ ਗਿਆ ਸੀ। ਇਹ ਸੰਦੇਸ਼ ਜੋ ਕਿ ਅਸਲ ਵਿਚ ਚੇਲਿਆਂ ਦੇ ਸਵਾਲਾਂ ਦਾ ਜਵਾਬ ਹੈ, ਨਵੇਂ ਨੇਮ ਵਿਚ ਕਿਸੇ ਸਵਾਲ ਦਾ ਯਿਸੂ ਵੱਲੋਂ ਦਿੱਤਾ ਗਿਆ ਸਭ ਤੋਂ ਲੰਮਾ ਜਵਾਬ ਹੈ।

ਇਹ ਅਧਿਆਇ ਆਪਣੀ ਵਿਆਖਿਆ ਦੀ ਚੁਣੌਤੀ ਦਿੰਦਾ ਹੈ। ਇਕ ਦਿੱਕਤ ਇਹ ਹੈ ਕਿ ਯਿਸੂ ਨੇ ਹਰ ਸਵਾਲ ਦਾ ਜਵਾਬ ਅੱਡੇ ਅੱਡੇ ਨਹੀਂ ਦਿੱਤਾ ਬਲਕਿ ਉਸ ਨੇ ਯਰੂਸਾਲਮ ਦੀ ਬਰਬਾਦੀ ਨਾਲ ਆਪਣੀ ਦੂਜੀ ਆਮਦ ਅਤੇ ਯੁੱਗ ਦੇ ਅੰਤ ਦੀ ਗੱਲ ਕਰਦਿਆਂ ਵਿਸ਼ੇ ਨੂੰ ਬਦਲ ਦਿੱਤਾ। ਇਹ ਤੱਥ ਇਸ ਅਧਿਆਇ ਦੀ ਰੂਪਰੇਖਾ ਬਣਾਉਣ ਅਤੇ ਇਸ ਨੂੰ ਸਮਝਣਾ ਹੋਰ ਮੁਸ਼ਕਿਲ ਬਣਾ ਦਿੰਦਾ ਹੈ। ਇਕ ਹੋਰ ਚੁਣੌਤੀ ਹੈ ਕਿ ਉਸ ਦੇ ਸੰਦੇਸ਼ ਵਿਚ ਆਪੋਕਲਿਪਾਟਿਕ ਭਾਸ਼ਾ ਅਤੇ ਦ੍ਰਿਸ਼ਟਾਂਤ ਦੋਵੇਂ ਹਨ। ਇਸ ਕਰਕੇ ਪਾਠਕ ਲਈ ਪ੍ਰਤੀਕਾਤਮਕ ਅਤੇ ਉਦਾਹਰਣ ਵਿੱਚੋਂ ਅਸਲ ਨੂੰ ਅੱਡ ਕਰਨਾ ਪਵੇਗਾ। ਇਸ ਤੋਂ ਛੁੱਟ ਅਧਿਆਇ ਵਿਚ ਨਬੂਵਤ ਦੀ ਝਲਕ ਮਿਲਦੀ ਹੈ। ਯਰੂਸਾਲਮ ਦੀ ਬਰਬਾਦੀ ਬੇਸ਼ਕਾਂ 70 ਈਸਵੀ ਵਿਚ ਹੋ ਗਈ ਸੀ ਅਤੇ ਮਸੀਹ ਦੀ ਦੂਜੀ ਆਮਦ ਅਜੇ ਨਹੀਂ ਹੋਈ (ਤਕਰੀਬਨ ਦੋ ਹਜ਼ਾਰ ਸਾਲ ਬਾਅਦ), ਇਸ ਕਰਕੇ ਯਿਸੂ ਨੇ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਬਹੁਤ ਛੇਤੀ ਹੋਣ ਵਾਲੀ ਹੋਵੇ (24:29)। ਨਬੂਵਤ ਦੀ ਝਲਕ ਨੂੰ ਆਮ ਤੌਰ ਤੇ ਦੂਰੋਂ ਦੋ ਪਹਾੜਾਂ ਨੂੰ ਵੇਖਣ ਨਾਲ ਮਿਲਾਇਆ ਜਾ ਸਕਦਾ ਹੈ ਜਿਸ ਵਿਚ ਉਹ ਲਗਦੇ ਤਾਂ ਨੇੜੇ ਹਨ ਪਰ ਅਸਲ ਵਿਚ ਉਹ ਇਕ ਦੂਜੇ ਤੋਂ ਮੀਲਾਂ ਦੂਰ ਹੁੰਦੇ ਹਨ।

ਇਸ ਅਧਿਆਇ ਦਾ ਆਰੰਭ ਹੈਕਲ ਦੀ ਬਰਬਾਦੀ ਦੀ ਯਿਸੂ ਦੀ ਨਬੂਵਤ (24: 1, 2), ਦੇ ਬਾਅਦ ਉਸ ਘਟਨਾ ਅਤੇ ਦੂਜੀ ਆਮਦ ਦੇ ਸਬੰਧ ਵਿਚ ਚੇਲਿਆਂ ਦੇ ਸਵਾਲ ਨਾਲ ਹੁੰਦਾ ਹੈ (24:3)। ਬਾਕੀ ਅਧਿਆਇ ਵਿਚ ਉਨ੍ਹਾਂ ਦੇ ਸਵਾਲਾਂ ਦੇ ਪ੍ਰਭੂ ਦੇ ਜਵਾਬ ਦਾ ਹਿੱਸਾ (24: 4-51)।

## ਯਰੂਸ਼ਲਮ ਦੀ ਬਰਬਾਦੀ ਦੀ ਨਿਵਾਰਣ (24:1, 2)

<sup>1</sup>ਜਿਸੁ ਹੈਕਲੇਂ ਬਾਹਰ ਨਿੱਕਲ ਕੇ ਚੱਲਿਆ ਜਾਂਦਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਜੋ ਹੈਕਲ ਦੀਆਂ ਇਮਾਰਤਾਂ ਉਹ ਨੂੰ ਵਿਖਾਲਣ। <sup>2</sup>ਪਰ ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜੋ ਡੇਗਿਆ ਨਾ ਜਾਵੇ।

ਆਇਤ 1. 21:23 ਤੋਂ ਅੱਗੇ ਯਿਸੁ ਹੈਕਲ ਦੇ ਅਹਾਤੇ ਵਿਚ ਉਪਦੇਸ਼ ਦੇ ਰਿਹਾ ਸੀ। ਇਨ੍ਹਾਂ ਘਟਨਾਵਾਂ ਦੇ ਬਾਅਦ ਉਹ ਆਪਣੀ ਮੌਤ ਤੋਂ ਪਹਿਲਾਂ ਆਖਰੀ ਵਾਰ ਹੈਕਲ ਵਿੱਚੋਂ ਗਿਆ। ਚੇਲੇ ਹੈਕਲ ਤੇ ਰੀਝੇ ਹੋਏ ਸਨ ਅਤੇ ਉਸ ਸਮੇਂ ਦੇ ਜ਼ਿਆਦਾਤਰ ਯਹੂਦੀਆਂ ਵਾਂਗ ਉਨ੍ਹਾਂ ਨੂੰ ਵੀ ਲਗਦਾ ਹੋਵੇਗਾ ਕਿ ਇਹ ਕਦੇ ਬਰਬਾਦ ਨਹੀਂ ਹੋਵੇਗੀ।<sup>1</sup> ਯਿਸੁ ਦੇ ਸਮੇਂ ਦੀ ਹੈਕਲ ਆਸਲ ਵਿਚ ਮੌਰਿਆ ਪਹਾੜ ਉੱਤੇ ਉਸੇ ਥਾਂ ਬਣਨ ਵਾਲੀ ਤੀਜੀ ਹੈਕਲ ਸੀ। ਇਸ ਥਾਂ ਤੇ ਕਿਸੇ ਵਕਤ ਯਥੂਸੀ ਸ਼ਹਿਰ ਹੁੰਦਾ ਸੀ। ਇਸੇ ਥਾਂ ਤੇ ਅਬਰਾਹਮ ਦੀ ਮੁਲਾਕਾਤ ‘ਸ਼ਾਲੇਮ ਦੇ ਰਜੇ’ ਅਤੇ ‘ਅਤ ਮਹਾਨ ਦੇ ਰਜੇ’ ਮਲਕੀਸਿਦਕ ਨਾਲ ਹੋਈ ਸੀ (ਉਤਪਤ 14: 18–20; ਇਬਰਾਹਿਮ 7: 1), ਅਤੇ ਇਸੇ ਥਾਂ ਮੰਨਿਆ ਜਾਂਦਾ ਹੈ ਕਿ ਅਬਰਾਹਮ ਨੇ ਇਜ਼ਹਾਕ ਦੀ ਬਲੀ ਦਿੱਤੀ ਸੀ (ਉਤਪਤ 22: 2)। ਇਸੇ ਸ਼ਹਿਰ ਵਿਚ ਕਈ ਸਾਲ ਬਾਅਦ ਦਾਊਂਦ ਨੇ ਯਥੂਸੀ ਅਰਵਨਾਹ ਦਾ ਪਿੜ ਖਰੀਦਿਆ ਸੀ ਤਾਂ ਜੋ ਉਥੇ ਵੇਦੀ ਬਣਾ ਦਿੱਤੇ (2 ਸਮੂਏਲ 24: 16–25)।

ਦਾਊਂਦ ਨੂੰ ਪੱਕਾ ਘਰ ਬਣਾਉਣ ਦੀ ਉਮੀਦ ਸੀ ਪਰ ਖੁਦਾ ਨੇ ਉਸ ਨੂੰ ਅਜਿਹਾ ਕਰਨ ਤੇ ਰੋਕ ਦਿੱਤਾ (2 ਸਮੂਏਲ 7: 1–14; 1 ਰਾਜਿਆਂ 5: 3)। ਦਾਊਂਦ ਨੇ ਭਾਵੇਂ ਉਸਾਰੀ ਲਈ ਸਮੱਗਰੀ, ਧਨ ਅਤੇ ਮਜ਼ਦੂਰ ਇਕੱਠੇ ਕੀਤੇ (1 ਇਤਿਹਾਸ 22: 2–16) ਪਰ ਪਹਿਲੀ ਹੈਕਲ ਸੁਲੇਮਾਨ ਦੀ ਹਦਾਇਤ ਅਤੇ ਦੇਖ ਰੇਖ ਰੇਠ ਹੋਣ ਬਣੀ ਸੀ (1 ਰਾਜਿਆਂ 6–8) ਅਤੇ ਇਸੇ ਕਰਕੇ ਇਸ ਨੂੰ ਸੁਲੇਮਾਨ ਦੀ ਹੈਕਲ ਆਖਿਆ ਜਾਂਦਾ ਸੀ। ਇਸ ਹੈਕਲ ਦੀ ਉਸਾਰੀ ਦਾ ਕੰਮ 966 ਈ. ਪੂ. ਵਿਚ ਸ਼ੁਰੂ ਹੋਇਆ ਅਤੇ 959 ਵਿਚ ਪੂਰਾ ਹੋਇਆ। ਮੁੱਖ ਢਾਚਾ ਭਾਵੇਂ ਇਨ੍ਹਾਂ ਸੱਤਾਂ ਸਾਲਾਂ ਵਿਚ ਬਣ ਗਿਆ ਸੀ ਪਰ ਸੁਲੇਮਾਨ ਤੇਰ੍ਹਾਂ ਹੋਰ ਸਾਲਾਂ ਵਿਚ ਹੋਰ ਭਾਗਾਂ ਵਿਚ ਲਟਕਿਆ ਰਿਹਾ, ਜਿਸ ਵਿਚ ਮਹਿਲ ਅਤੇ ਹੋਰ ਸ਼ਾਹੀ ਇਮਾਰਤਾਂ ਬਣਾਉਂਦਿਆਂ ਜਿਹੜੀਆਂ ਹੈਕਲ ਦੇ ਅਹਾਤੇ ਦਾ ਹਿੱਸਾ ਬਣ ਗਈਆਂ। ਇਸ ਨਾਲ ਇਕ ਸ਼ਾਨਦਾਰ ਇਮਾਰਤ ਖੜੀ ਹੋ ਗਈ ਜਿਹੜੀ ‘ਪੁਰਾਣੇ ਜ਼ਮਾਨੇ ਦੇ ਅਜੂਬਿਆਂ ਵਿੱਚੋਂ ਇਕ’ ਵਰਗੀ ਸੀ। 586 ਈ. ਪੂ. ਵਿਚ ਨਿਵੂਕਤਨਸਰ ਰਾਹੀਂ ਇਸ ਨੂੰ ਅੱਗ ਲਾ ਦਿੱਤੀ ਗਈ (2 ਰਾਜਿਆਂ 25: 9)।

ਬਾਬੁਲ ਦੀ ਗੁਲਾਮੀ ਦੇ ਬਾਅਦ ਫਾਰਸ ਦੇ ਰਾਜੇ ਖੇਰੁਸ ਮਹਾਨ ਨੇ ਸ਼ਰਨਾਰਥੀ ਲੋਕਾਂ ਨੂੰ ਆਪੇ ਆਪਣੇ ਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ। ਪੰਜਾਹ ਹਜ਼ਾਰ ਦੇ ਕਰੀਬ ਯਹੂਦੀ 537 ਈ. ਪੂ. ਵਿਚ ਯਹੂਦਾ ਅਤੇ ਯਰੂਸ਼ਲਮ ਵਿਚ ਮੁੜ ਆਏ (ਅਜ਼ਗਾ 2: 64, 65)। ਜ਼ਰੂਬਾਬਿਲ ਦੀ ਰਹਿਨੁਮਾਈ ਵਿਚ ਲੋਕਾਂ ਨੇ ਪੁਰਾਣੀ ਥਾਂ ਤੇ ਹੈਕਲ ਦੀ ਉਸਾਰੀ ਦਾ ਕੰਮ ਫੇਰ ਤੋਂ ਸ਼ੁਰੂ ਕਰ ਦਿੱਤਾ। ਵੇਦੀ ਅਤੇ ਹੈਕਲ ਦੀ ਨੀਂਹ ਰੱਖੇ ਜਾਣ ਦੇ ਬਾਅਦ ਕੰਮ ਤਕਰੀਬਨ ਵੀਹ ਸਾਲ ਤਕ ਬੰਦ ਰਿਹਾ। ਇਸ ਨੂੰ ਫੇਰ ਤੋਂ ਹੱਦਾਈ ਅਤੇ ਜ਼ਕਰਯਾਹ ਨਵੀਆਂ ਦੀ ਸਿੱਖਿਆ ਕਰਕੇ ਸ਼ੁਰੂ ਕੀਤਾ ਗਿਆ (ਅਜ਼ਗਾ 5: 1; 6: 14; ਜ਼ਕਰਯਾਹ 1: 1)। ‘ਦੂਜੀ ਹੈਕਲ’ ਜਿਸ ਨੂੰ ‘ਬਹਾਲ ਹੋਈ ਹੈਕਲ’ ਅਤੇ ‘ਜ਼ਰੂਬਾਬਿਲ ਦੀ ਹੈਕਲ’ ਵੀ ਆਖਿਆ ਜਾਂਦਾ ਸੀ, 516 ਈ. ਪੂ. ਵਿਚ ਪੂਰੀ ਹੋਈ। ਸੁਲੇਮਾਨ ਦੀ ਹੈਕਲ ਤੋਂ ਇਸ ਵਿਚ ਖਾਮੀ ਹੋਣ ਦੇ ਬਾਵਜੂਦ ਇਹ ਤਕਰੀਬਨ ਪੰਜ ਸੌ ਸਾਲਾਂ ਤਕ ਰਹੀ ਜੋ ਕਿ ਸੁਲੇਮਾਨ ਦੀ ਹੈਕਲ

ਤੋਂ ਇਕ ਸਦੀ ਤੋਂ ਵੀ ਵੱਧ ਸੀ ਅਤੇ ਇਸ ਦੇ ਆਪਣੇ ਉੱਤਰਾਧਿਕਾਰੀ ਨਾਲੋਂ ਕੀਤੇ ਵੱਧ। ਇਸ ਹੈਕਲ ਨੂੰ ‘ਪੂਰੀ ਦੁਨੀਆਂ ਵਿਚ ਮਸ਼ਹੂਰ’ ਆਖਿਆ ਗਿਆ ਹੈ<sup>2</sup>

ਉਹ ਹੈਕਲ ਜਿਸਦੀ ਗੱਲ ਜਿਸੂ ਨੇ 24: 1 ਵਿਚ ਕੀਤੀ, ‘‘ਤੀਜੀ ਹੈਕਲ’’ ਸੀ ਜਿਸ ਨੂੰ ਹੋਰੋਏਸ ਮਹਾਨ ਦੇ ਹੁਕਮ ਨਾਲ ਬਣਾਇਆ ਗਿਆ। ਹੋਰੋਏਸ ਵੱਲੋਂ ਮੁੜ ਉਸਾਰੀ ਦਾ ਕੰਮ 19 ਈ. ਪੂ. ਵਿਚ ਸ਼ੁਰੂ ਹੋਇਆ ਸੀ<sup>3</sup> ਅੰਦਰੂਨੀ ਹੈਕਲ ਦਾ ਕੰਮ 1-1/2 ਸਾਲ ਵਿਚ ਪੂਰਾ ਹੋਇਆ ਅਤੇ ਥੰਭੇ ਅਤੇ ਬਾਹਰੀ ਅਹਾਤਾ ਬਣਨ ਵਿਚ ਹੋਰ ਅੱਠ ਸਾਲ ਲੱਗ ਗਏ<sup>4</sup> ਤਾਂ ਵੀ ਮੰਦਰ ਦੇ ਅਹਾਤੇ ਦਾ ਕੰਮ ਜਿਸੂ ਦੇ ਸਮੇਂ ਤਕ ਚੱਲ ਰਿਹਾ ਸੀ (ਯੂਹੇਨਾ 2: 20)। ਅਸਲ ਵਿਚ 64 ਈਸਵੀ ਦੇ ਕਰੀਬ ਹੈਕਲ ਵਿਚ ਅਜੇ ਵੀ ਸੁਧਾਰ ਚੱਲ ਰਹੇ ਸਨ<sup>5</sup> ਰੋਮੀ ਛੋਂ ਰਾਹੀਂ ਇਸ ਹੈਕਲ ਨੂੰ 70 ਈਸਵੀ ਬਰਬਾਦ ਕਰ ਦਿੱਤਾ ਗਿਆ ਸੀ। ਜੋਸੇਫਸ ਨੇ ਇਸ ਢਾਂਚੇ ਦੀ ਖੂਬਸੂਰਤੀ ਦਾ ਵਰਣਨ ਸ਼ਾਨਦਾਰ ਤੱਥਾਂ ਵਿਚ ਕੀਤਾ ਹੈ:

ਹੁਣ ਹੈਕਲ ਦਾ ਸਾਹਮਣੇ ਵਾਲਾ ਬਾਹਰਲਾ ਹਿੱਸਾ ਥੰਦੇ ਦਾ ਦਿਮਾਗਾ ਜਾਂ ਉਸਦੀ ਨਜ਼ਰ ਨੂੰ ਚਕਾ ਦੇਣ ਤੋਂ ਕਿਸੇ ਵੀ ਤਰ੍ਹਾਂ ਪੱਟ ਨਹੀਂ ਸੀ, ਕਿਉਂ ਜੋ ਇਹ ਸਾਰੇ ਦਾ ਸਾਰਾ ਭਾਰੀ ਵਜ਼ਨ ਵਾਲੀਆਂ ਸੌਨੇ ਦੀਆਂ ਚਾਦਰਾਂ [ਨਾਲ] ਢੱਕਿਆ ਹੋਇਆ ਸੀ ਅਤੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦਿਆਂ ਹੀ ਬੜੀ ਤੇਜ਼ੀ ਨਾਲ ਚਮਕਦਾ ਸੀ। ਜਿਸ ਕਰਕੇ ਇਸ ਨੂੰ ਵੇਖਣ ਲਈ ਨਜ਼ਰ ਟਿਕਾਊਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਉਵੇਂ ਹੀ ਨਜ਼ਰ ਫੇਰਨੀ ਪੈਂਦੀ ਸੀ ਜਿਵੇਂ ਸੂਰਜ ਦੀਆਂ ਕਿਰਨਾਂ ਦੇ ਅੱਗੋਂ ਫੇਰਦੇ ਹਨ। ਪਰ ਪਰਦੇਸੀਆਂ ਲਈ ਦੂਰੋਂ ਵੇਖਣ ਤੇ ਹੈਕਲ ਬਰਛ ਨਾਲ ਲਦੇ ਪਹਾੜ ਵਰਗੀ ਲੱਗਦੀ ਸੀ ਕਿਉਂ ਜੋ ਇਸ ਦੇ ਜਿਨ੍ਹਾਂ ਹਿੱਸਿਆਂ ਤੇ ਸੌਨੇ ਦੇ ਪੱਤਰੇ ਨਹੀਂ ਸਨ ਉਹ ਬੋਹੁਦ ਸਫ਼ੇਦ ਸਨ<sup>6</sup>

ਟਾਲਮੁਡ ਵਿਚ ਹੈਕਲ ਨੂੰ ‘‘ਦੁਨੀਆਂ ਦੀ ਅੱਖ’’ ਕਿਹਾ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਨੇ ਹੋਰੋਏਸ ਦੀ ਹੈਕਲ ਨੂੰ ਨਹੀਂ ਵੇਖਿਆ ਉਸ ਨੇ ਹੋਰੋਏਸ ਦੀ ਇਮਾਰਤ ਵੇਖੀ ਹੀ ਨਹੀਂ।<sup>7</sup>

ਹੈਕਲ ਦੀਆਂ ਇਮਾਰਤਾਂ ਜਿਸ ਕਰਕੇ ਚੇਲੇ ਦੰਗ ਹੋਏ ਸਨ, ਸੰਭਵ ਤੌਰ ਤੇ ਹੈਕਲ ਦੇ ਪਹਾੜ ਦੇ ਬਾਹਰਲੇ ਪਾਸੇ ਦੇ ਚਾਰੇ ਪਾਸੇ ਦੇ ਥੰਭੇ ਸਨ। ਹੋਰੋਏਸ ਨੇ ਇਨ੍ਹਾਂ ਨੂੰ ਉਦੋਂ ਬਣਵਾਇਆ ਸੀ ਜਦੋਂ ਉਸ ਨੇ ਉਸ ਮੰਚ ਦੇ ਅਕਾਰ ਨੂੰ ਦੁਗਣਾ ਕਰ ਦਿੱਤਾ ਸੀ ਜਿਸ ਉੱਤੇ ਹੈਕਲ ਬਣੀ ਸੀ।<sup>8</sup> ਜੋਸੇਫਸ ਨੇ ਲਿਖਿਆ ਹੈ, ‘‘ਉਸ ਨੇ ਪੂਰੀ ਹੈਕਲ ਦੇ ਚਾਰੇ ਪਾਸੇ ਵੱਡੇ ਵੱਡੇ ਮੱਠ ਬਣਵਾ ਦਿੱਤੇ … ਅਤੇ ਇਹ ਲੱਗਣ ਤਕ ਕਿ ਕਿਸੇ ਹੋਰ ਨੇ ਹੈਕਲ ਨੂੰ ਐਨਾ ਵੱਧ ਨਹੀਂ ਸਜਾਇਆ ਸੀ ਜਿਨ੍ਹਾਂ ਉਸ ਨੇ ਸਜਾਇਆ, ਆਪਣੇ ਤੋਂ ਪਹਿਲਾਂ ਕਿਸੇ ਵੀ ਥੰਡੇ ਵੱਲੋਂ ਖਰਚੀ ਗਈ ਦੌਲਤ ਤੋਂ ਵੱਧ ਲਾ ਦਿੱਤੀ।’’<sup>9</sup> ਫਿਲੋਂ ਨੇ ਵੀ ਸਾਨੂੰ ਇਕ ਵੇਰਵਾ ਦਿੱਤਾ ਹੈ:

ਇਸ ਹੈਕਲ ਦੀ ਬਾਹਰਲੀ ਪਰਿਕਰਮਾ, ਲੰਬਾਈ ਅਤੇ ਚੌੜਾਈ ਦੋਹਾਂ ਵਿਚ ਬਹੁਤ ਹੀ ਵਿਸ਼ਾਲਤਾ ਹੋਣ ਕਰਕੇ ਬਹੁਤ ਮਹਿੰਗੀ ਘੇਰਾਬੰਦੀ ਨਾਲ ਮਜ਼ਬੂਤੀ ਕੀਤੀ ਗਈ। ਅਤੇ ਇਨ੍ਹਾਂ ਵਿੱਚੋਂ ਹੋਰੇਕ ਨੂੰ ਬੇਹਤਰੀਨ ਲੱਕੜ ਅਤੇ ਪੱਥਰ ਨਾਲ ਬਣੀ ਅਤੇ ਸੱਜੀ ਅਤੇ ਹਰ ਤਰ੍ਹਾਂ ਨਾਲ ਬਹੁਤਾਇਤ ਨਾਲ ਵਰਤੀ ਗਈ ਸਮੱਗਰੀ ਅਤੇ ਕਾਰੀਗਰਾਂ ਦੇ ਬੇਸ਼ੁਮਾਰ ਹੁਨਰ ਨਾਲ ਨਿਰੀਖਕਾਂ ਦੇ ਬੜੇ ਹੀ ਪਿਆਨ ਨਾਲ ਦੇਖਭਾਲ ਨਾਲ ਇਹ ਦੋਗੁਣਾ ਦਲਾਨ ਹੈ। ਪਰ ਅੰਦਰਲੀਆਂ ਪਰਿਕਰਮਾਵਾਂ ਘੱਟ ਵਿਸ਼ਾਲ ਹਨ ਅਤੇ ਇਮਾਰਤ ਦੀ ਸ਼ੈਲੀ ਅਤੇ ਸਜਾਵਟ ਬਹੁਤ ਸਾਦਾ ਸੀ। ਅਤੇ ਹੈਕਲ ਦੇ ਵਿਚਕਾਰ ਹਰ ਸੰਭਵ ਵੇਰਵੇ ਤੋਂ ਬਾਹਰ ਖੂਬਸੂਰਤ ਸੀ।<sup>10</sup>

ਖੰਭਿਆਂ ਦੀ ਦੱਖਣੀ ਕਤਾਰ ਜਿਸ ਨੂੰ ਸ਼ਾਰੀ ਦਲਾਨ ਆਖਿਆ ਜਾਂਦਾ ਸੀ ਸਭ ਤੋਂ ਪ੍ਰਭਾਵਸ਼ਾਲੀ ਸੀ। ਬੜੇ ਵਿਸਤਾਰ ਨਾਲ ਵਰਣਨ ਕਰਨ ਦੇ ਬਾਅਦ ਜੋਸੇਫਸ ਨੇ ਆਖਿਆ ਕਿ ‘‘ਅਜਿਹੀ ਜਿਸ

ਨੂੰ ਵੇਖਿਆ ਨਹੀਂ ਗਿਆ ਸੀ, [ਇਹ] ਬੇਜੋੜ ਸੀ ਅਤੇ ਅਜਿਹੀ ਜਿਸ ਨੂੰ ਵੇਖਿਆ ਗਿਆ ਸੀ, [ਇਹ] ਬੜੀ ਜ਼ਬਰਦਸਤ ਸੀ।<sup>11</sup> ਇਸ ਲਈ ਇਸ ਤੱਥ ਤੋਂ ਕਿ ਚੇਲਿਆਂ ਨੇ ਯਿਸੂ ਦਾ ਧਿਆਨ ਹੈਕਲ ਦੀਆਂ ਇਮਾਰਤਾਂ ਦੀ ਵਿਸ਼ਾਲ ਕਾਰੀਗਾਰੀ ਵੱਲ ਦੁਆਇਆ, ਹੈਰਾਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਭਾਵੇਂ ਉਨ੍ਹਾਂ ਨੇ ਇਸ ਨੂੰ ਕਈ ਵਾਰ ਪਹਿਲਾਂ ਵੇਖਿਆ ਸੀ।

ਆਇਤ 2. ਇਨ੍ਹਾਂ ਇਮਾਰਤਾਂ ਦੀ ਉਨ੍ਹਾਂ ਦੀ ਤਾਗੀਫ਼ ਦੇ ਜਵਾਬ ਵਿਚ ਯਿਸੂ ਨੇ ਆਖਿਆ, ‘ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੇ ਐਥੇ ਪੱਥਰ ਉੱਤੇ ਪੱਥਰ ਛੌਡਿਆ ਨਾ ਜਾਵੇਗਾ ਜੋ ਡੇਰਿਆ ਨਾ ਜਾਵੇ।’ ਪ੍ਰਭੂ ਆਖ ਰਿਹਾ ਸੀ ਕਿ ਉਸਦੇ ਚੇਲਿਆਂ ਨੂੰ ਧਿਆਨ ਕਰਨ ਦੀ ਲੋੜ ਹੈ ਕਿ ਕੋਈ ਵੱਡੀ ਆਫ਼ਤ ਆਉਣ ਵਾਲੀ ਸੀ; ਉਸ ਦੀ ਭਾਸ਼ਾ ਨੇ ਹੈਕਲ ਦੇ ਅਹਾਤੇ ਦੀ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ਼ ਹੋਣ ਵੱਲ ਧਿਆਨ ਦੁਆਇਆ। ‘ਇਥੇ ਪੱਥਰ ਉੱਤੇ ਪੱਥਰ ਛੌਡਿਆ ਨਾ ਜਾਵੇਗਾ।’ ਵਾਕਾਂ ਦੀ ਉਸਾਰੀ ਦੇ ਕੰਮ ਦੀ ਪ੍ਰਕਿਰਿਆ ਨੂੰ ਉਲਟ’ ਦਿੰਦਾ ਹੈ।<sup>12</sup>

ਇਨ੍ਹਾਂ ਪੱਥਰਾਂ ਦੇ ਵਿਸ਼ਾਲ ਅਕਾਰ ਤੇ ਵਿਚਾਰ ਕਰਨ ਤੇ ਜਿਸ੍ਹਾਂ ਨੂੰ ਹੋਰੋਦੇਸ ਦੇ ਮਜ਼ਦੂਰਾਂ ਨੇ ਇਸ ਦੀ ਉਸਾਰੀ ਵਿਚ ਲਾਇਆ ਸੀ, ਬੇਸ਼ੱਕ ਚੇਲਿਆਂ ਲਈ ਯਿਸੂ ਦੀ ਭਵਿੱਖਬਾਣੀ ਨਾ ਮੰਨਣ ਯੋਗ ਸੀ। ਬਾਹਰੀ ਦੀਵਾਰਾਂ ਤੇ ਲੱਗੇ ਇਨ੍ਹਾਂ ਵਿੱਚੋਂ ਕੁਝ ਪੱਥਰ ਕਈ ਸੌ ਠਨ ਨਾਲੋਂ ਵੱਧ ਸਨ। ਚੁਨੇ ਦੇ ਪੱਥਰ ਦੇ ਇਹ ਵੱਡੇ ਵੱਡੇ ਖੰਬੇ ਜਿਥੇ ਸਨ ਉੱਥੋਂ ਲਿਆਉਣ ਲਈ ਕਈ ਢੰਗ ਵਰਤੇ ਗਏ ਸਨ: (1) ਉਨ੍ਹਾਂ ਨੂੰ ਸਿਪਾਹੀ ਦੀ ਮਦਦ ਨਾਲ ਚੁੱਕ ਕੇ ਵੈਗਨ ਵਾਂਗ ਉਨ੍ਹਾਂ ਨਾਲ ਲੱਗੇ ਪਹੀਏ ਲਾ ਕੇ, (2) ਉਨ੍ਹਾਂ ਦੇ ਘੇਰੇ ਢੁਆਲੇ ਪਹੀਏ ਲਾ ਕੇ (3) ਉਨ੍ਹਾਂ ਦੇ ਹੇਠਾਂ ਸਤੀਰ ਰੱਖ ਕੇ ਅਤੇ (4) ਹਰ ਪੱਥਰ ਦੇ ਭਾਰ ਨੂੰ ਵਿੱਚਣ ਲਈ ਕਈ ਬਣਾਈ ਢੁਆਲੀ ਜਾਂਦੀ ਸੀ ਅਤੇ ਫਿਰ ਕੰਮ ਪੂਰਾ ਹੋ ਜਾਣ ਤੇ ਉਸ ਨੂੰ ਹਟਾਇਆ ਜਾਂਦਾ ਸੀ।

ਜੋਸੇਫਸ ਨੇ ਲਿਖਿਆ ਹੈ ਕਿ 70 ਈਸਵੀ ਵਿਚ ਹੋਰੀ ਸਿਪਾਹੀਆਂ ਨੇ ਉੱਤਰੀ ਛਾਟਕ ਦੀ ਬਾਹਰੀ ਪੱਥਰ ਨੂੰ ਕੱਢਦੇ ਹੋਏ ਗੁਰਜ਼ਾਂ ਨਾਲ ਹੈਕਲ ਦੇ ਪਹਾੜ ਤੇ ਹਮਲਾ ਕਰ ਦਿੱਤਾ। ਥੋੜੀ ਕਾਮਯਾਬੀ ਮਿਲਣ ਤੇ ਉਨ੍ਹਾਂ ਨੇ ਪੌੜੀਆਂ ਦੇ ਨਾਲ ਖੰਭਿਆਂ ਦੀ ਕਤਾਰ ਨੂੰ ਨਾਪਿਆ। ਜਦ ਉਨ੍ਹਾਂ ਵੇਖਿਆ ਕਿ ਯਹੂਦੀਆਂ ਨੇ ਫੌਜ ਨੂੰ ਪਿੱਛੇ ਹਟਾ ਦਿੱਤਾ ਹੈ ਤਾਂ ਅੱਖੀਰ ਵਿਚ ਟਾਈਟਸ ਨੇ ਹੈਕਲ ਦੇ ਅਹਾਤੇ ਵਿਚ ਵੜਨ ਲਈ ਛਾਟਕਾਂ ਨੂੰ ਅੱਗ ਲਾ ਦੇਣ ਦਾ ਹੁਕਮ ਦਿੱਤਾ ਇਸ ਨਾਲ ਫੌਜ ਦੀਆਂ ਟੁਕੜੀਆਂ ਨੂੰ ਹੈਕਲ ਦੇ ਮੰਚ ਉੱਤੇ ਜਾਣ ਵਿਚ ਕਾਮਯਾਬੀ ਮਿਲ ਗਈ। ਪਰ ਬਹੁਤ ਵਿਚਾਰ ਵਟਾਂਦਰਾਂ ਕਰਨ ਦੇ ਬਾਅਦ ਟਾਈਟਸ ਨੇ ਹੁਕਮ ਦਿੱਤਾ ਕਿ ਹੈਕਲ ਦੇ ਬਚਾਅ ਲਈ ਅੱਗ ਬੁਝਾ ਦਿੱਤੀ ਜਾਵੇ। ਤਾਂ ਵੀ ਲੜਾਈ ਦੇ ਦਰਮਿਆਨ ਅੱਗ ਫੈਲਦੀ ਰਹੀ ਅਤੇ ਕੁਝ ਸਿਪਾਹੀਆਂ ਨੇ ਜਾਣ ਬੁਝ ਕੇ ਅੰਦਰੂਨੀ ਅਹਾਤਿਆਂ ਅਤੇ ਹੈਕਲ ਨੂੰ ਸਾਜ਼ ਦਿੱਤਾ।<sup>13</sup> ਜਾਹਿਰ ਹੈ ਕਿ ਅੱਗ ਵਿਚ ਬੱਚ ਗਏ ਪੱਥਰ ਜੇਤੂ ਫੌਜ ਨੇ ਡੇਗ ਦਿੱਤੇ।

ਯਿਸੂ ਦੀ ਭਵਿੱਖਬਾਣੀ ਦੀ ਸ਼ਬਦਾਵਲੀ ਵਿਚ ਇਹ ਜ਼ਰੂਰੀ ਨਹੀਂ ਹੈ ਕਿ ਹਰ ਪੱਥਰ ਨੂੰ ਉਸਦੇ ਹੇਠਲੇ ਪੱਥਰ ਨੂੰ ਹਟਾ ਦਿੱਤਾ ਜਾਵੇ ਪਰ ਅੱਗ ਨਾਲ ਹੈਕਲ ਦੀ ਬਰਬਾਦੀ ਇਸ ਭਾਸ਼ਾ ਦੇ ਮੁਤਾਬਿਕ ਹੈ (ਵੇਖੋ 22: 7)। ਹੈਕਲ ਦੇ ਪਹਾੜ ਦਾ ਉੱਪਰਾਲਾ ਹਿੱਸਾ ਭਾਵੇਂ ਨਸ਼ਟ ਹੋ ਗਿਆ ਸੀ ਪਰ ਹੋਰੋਦੇਸ ਦੇ ਕਰਮਚਾਰੀਆਂ ਰਾਹੀਂ ਵਰਤੇ ਗਏ ਵੱਡੇ ਵੱਡੇ ਪੱਥਰ ਅੱਜ ਵੀ ਪੱਛਮੀ ਦੀਵਾਰ ਵਿਚ ਵੇਖੇ ਜਾ ਸਕਦੇ ਹਨ ਜਿਸ ਨੂੰ ‘ਰੋਣ ਦੀ ਕੰਧ’ ਵੀ ਕਿਹਾ ਜਾਂਦਾ ਹੈ। ਬਚੀ ਹੋਈ ਦਿਵਾਰ ਦਾ ਇਹ ਭਾਗ ਹੈਕਲ ਦੇ ਪਹਾੜ ਨੂੰ ਵਧਾਉਣ ਲਈ ਬਣਾਇਆ ਗਿਆ ਸੀ।

ਯਿਸੂ ਨੇ ਦੱਸਿਆ ਕਿ ਹੈਕਲ ਦੀ ਬਰਬਾਦੀ ਪਾਪ ਲਈ ਸਜ਼ਾ ਸੀ। ਇਸ ਕਰਕੇ ਹੋਰੋਦੇਸ ਦੀ ਹੈਕਲ ਦੀ ਬਰਬਾਦੀ ਅਤੇ 586 ਈ. ਪੂ. ਵਿਚ ਸੁਲੇਮਾਨ ਦੀ ਹੈਕਲ ਦੇ ਡਿੱਗਣ ਵਿਚ ਨਜ਼ਦੀਕੀ ਸਮਾਨਤਾ ਸੀ। ਡਗਲਸ ਆਰ. ਏ. ਹੋਰ ਨੇ ਹੈਕਲ ਦੀ ਪੂਰੀ ਬਰਬਾਦੀ ਲਈ ਯਿਸੂ ਨੇ ਉਸ ਨੂੰ ‘ਬਾਅਦ ਵਾਲਾ ਜਿਰਮਿਯਾਹ’ ਨਾਲ ਮਿਲਿਆਇਆ।<sup>14</sup> ਮਸੀਹ ਨੇ ਹੈਕਲ ਦੇ ਡਿੱਗਣ ਦੀ ਗੱਲ

ਉਵੇਂ ਹੀ ਕੀਤੀ ਜਿਵੇਂ ਨਥੀਆਂ ਨੇ ਕੀਤੀ ਸੀ (ਜਿਰਮਿਯਾਹ 7: 14; 26: 6, 18; ਮੀਕਾ 3: 12)। ਖਸ਼ ਗੱਲ ਇਹ ਹੈ ਕਿ ਕਈ ਯਹੂਦੀ ਵੀ 70 ਈਸਵੀ ਵਿਚ ਹੈਕਲ ਦੀ ਬਰਬਾਦੀ ਨੂੰ ਬੁਦਾ ਦੇ ਕੰਮਾਂ ਵਿਚ ਵੇਖਦੇ ਸਨ।<sup>15</sup> ਯਿਸੂ ਨੇ ਭਾਵੇਂ ਹੈਕਲ ਦੇ ਡਿੱਗਣ ਦੀ ਨਬੂਵਤ ਕੀਤੀ ਸੀ ਪਰ ਮੁੱਢਲੀ ਕਲੀਸੀਆ ਇਸਦੀ ਵਰਤੋਂ ਮਿਲਣ ਲਈ ਇਕੱਠਾ ਹੋਣ ਵਾਲੀ ਥਾਂ ਦੇ ਰੂਪ ਵਿਚ ਕਰਨ ਤੋਂ ਝਕਦੀ ਨਹੀਂ ਸੀ (ਰਸੂਲਾਂ ਦੇ ਕੰਮ 2: 46; 3: 1, 11)। ਯਹੂਦੀ ਮਸੀਹੀ ਉੱਥੇ ਜਾਂਦੇ ਰਹੇ (ਰਸੂਲਾਂ ਦੇ ਕੰਮ 21: 26, 27), ਸ਼ਾਇਦ ਹੈਕਲ ਦੀ ਬਰਬਾਦੀ ਹੋਣ ਤਕ।

### ਚੇਲਿਆਂ ਦੇ ਸਵਾਲ (24:3)

‘ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹ ਦੇ ਚੇਲੇ ਉਹ ਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਉ?’

**ਆਇਤ 3.** ਦ੍ਰਿਸ਼ ਹੈਕਲ ਤੋਂ ਬਦਲ ਕੇ ਯਰੂਸਲਾਮ ਦੇ ਪੂਰਵ ਵੱਲ ਕਿਦੋਨ ਦਾ ਟੀਕਾ ਬੋੜ੍ਹਾ ਅੱਗੇ ਚੇਲਿਆ ਜਾਂਦਾ ਹੈ (21: 1 ਤੇ ਟਿੱਪਣੀਆਂ ਵੇਖੋ)। ਗੈਰ ਯਹੂਦੀ ਪਾਠਕਾਂ ਨੂੰ ਲਿਖਿਦਿਆਂ ਮਰਕੁਸ ਨੇ ਲਿਖਿਆ ਕਿ ‘‘ਜੈਤੂਨ ਦਾ ਪਹਾੜ ਹੈਕਲ ਦੇ ਨਮੂਨੇ’’ (ਮਰਕੁਸ 13: 3)। ਇਸ ਥਾਂ ਦੇ ਅਤੇ ਉਸਦੇ ਚੇਲਿਆਂ ਹੈਕਲ ਦੇ ਪਹਾੜ ਅਤੇ ਉਸਦੇ ਸ਼ਹਿਰ ਦਾ ਸ਼ਾਨਦਾਰ ਨਜ਼ਾਰਾ ਮਿਲਦਾ ਸੀ। ਅਪੋਕਾਲਿਪਟਿਕ ਸਾਹਿਤ ਨਾਲ ਇਸ ਦੇ ਮੇਲ ਦੇ ਨਾਲ ਨਾਲ ਇਸ ਥਾਂ ਤੋਂ ਦ੍ਰਿਸ਼। (ਜ਼ਕਰਯਾਹ 14: 4), ਨੂੰ ਇਸ ਨੂੰ ਯਰੂਸਲਾਮ ਦੇ ਡਿੱਗਣ ਅਤੇ ਸਭ ਗੱਲਾਂ ਦੇ ਅੰਤ ਤੇ ਗੱਲ ਕਰਨ ਲਈ ਢੁਕਵੀਂ ਥਾਂ ਬਣਾ ਦਿੱਤਾ।

ਯਿਸੂ ਬੈਠਾ ਹੋਇਆ ਸੀ, ਜੋ ਕਿਸੇ ਗੁਰੂ ਦੀ ਆਮ ਸਥਿਤੀ ਨੂੰ ਵਿਖਾਉਂਦਾ ਹੈ (5: 1; 13: 2; 23: 2; 26: 55), ਜਦ ਉਹਦੇ ਚੇਲੇ ਉਹਦੇ ਕੋਲ ਆਏ। ਮਰਕੁਸ ਨੇ ਸਪੱਸ਼ਟ ਕੀਤਾ ਕਿ ਉਸ ਕੋਲ ਆਉਣ ਵਾਲੇ ਪਤਰਸ, ਅੰਦ੍ਰੂਆਸ, ਯਾਕੂਬ ਅਤੇ ਯੂਹੰਨਾ ਸਨ (ਮਰਕੁਸ 13: 3)। ਇਹ ਚਾਰੇ ਉਹ ਮੁੱਢਲੇ ਚੇਲੇ ਸਨ ਜਿਨ੍ਹਾਂ ਨੂੰ ਯਿਸੂ ਨੇ ਸੌਂਦਿਆ ਸੀ (4: 18–22)। ਇਸ ਵਿੱਚੋਂ ਘੱਟੋਂ ਘੱਟ ਤਿੰਨ ਜਣੇ ਚੇਲਿਆਂ ਦੇ ਉਸਦੇ ਅੰਦਰੂਨੀ ਦਾਇਰੇ ਵਿੱਚੋਂ ਸਨ (17: 1 ਤੇ ਟਿੱਪਣੀਆਂ ਵੇਖੋ)। ਇਨ੍ਹਾਂ ਨੇ ਉਸ ਤੋਂ ਵੱਖਰੇ ਹੋ ਕੇ ਹੈਕਲ ਦੀ ਬਰਬਾਦੀ ਦੀ ਉਸਦੀ ਨਬੂਵਤ ਥਾਰੇ ਪੁੱਛਿਆ ਸੀ। ਉਨ੍ਹਾਂ ਨੇ ਆਖਿਆ, ‘‘ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਉ?’’ ਯੂਨਾਨੀ ਲਿਖਤ ਤੋਂ ਸੰਕੇਤ ਮਿਲਦਾ ਹੈ ਕਿ ਦੋ ਸਵਾਲ ਪੁੱਛੇ ਜਾ ਰਹੇ ਸਨ। ਚੇਲਿਆਂ ਨੇ ਪਹਿਲਾਂ ਪੁੱਛਿਆ ਸੀ ਕਿ ‘‘ਸਾਨੂੰ ਦੱਸ ਕਿ ਇਹ ਗੱਲਾਂ ਕਦ ਹੋਣਗੀਆਂ?’’ ਇਹ ਸਵਾਲ ਹੈਕਲ ਦੀ ਬਰਬਾਦੀ ਦੇ ਸਬੰਧ ਵਿਚ ਸੀ। ‘‘ਇਹ ਗੱਲਾਂ’’ ਇਸ ਅਧਿਆਇ ਵਿਚ ਵਰਤਿਆ ਜਾਣ ਵਾਲਾ ਮੁੱਖ ਵਾਕਅੰਸ ਹੈ ਅਤੇ ਆਮ ਤੌਰ ਤੇ ਯਰੂਸਲਾਮ ਦੇ ਢਹਿਣ ਨਾਲ ਜੋੜਿਆ ਜਾਂਦਾ ਹੈ। ਇਸਤੋਂ ਇਲਾਵਾ ਚੇਲਿਆਂ ਨੇ ਪੁੱਛਿਆ, ‘‘ਤੇਰੇ ਆਉਣ ਅਤੇ ਜੁਗ ਦੇ ਅੰਤ ਦਾ ਕੀ ਲੱਛਣ ਹੋਉ?’’ ‘‘ਮਸੀਹ ਦੇ ਆਉਣ’’ ਅਤੇ ‘‘ਜੁਗ ਦੇ ਅੰਤ ਨੂੰ’’ ਵਿਆਕਰਣੀ ਤੌਰ ਤੇ ਜੋੜਿਆ ਗਿਆ ਹੈ।<sup>16</sup> ਇਸ ਕਰਕੇ ਸਿਰਫ ‘‘ਇਕ ਲੱਛਣ’’ ਜਾਂ ਨਿਸ਼ਾਨ ਦੀ ਗੱਲ ਜ਼ਰੂਰੀ ਸੀ। ਜਾਹਿਰ ਤੌਰ ਤੇ ਚੇਲਿਆਂ ਨੇ ਇਨ੍ਹਾਂ ਘਟਨਾਵਾਂ ਨੂੰ ਇੱਕੋ ਸਮੇਂ ਹੋਣ ਵਾਲੀ ਘਟਨਾ ਮੰਨ ਲਿਆ।

‘‘ਆਉਣ’’ ਲਈ ਯੂਨਾਨੀ ਭਾਸ਼ਾ ਦਾ ਸ਼ਬਦ (*parousio*) ਇਕ ਅਹਿਮ ਸ਼ਬਦ ਹੈ। ਇਸ ਦੀ ਵਰਤੋਂ ਕਿਸੇ ਦੀ ਮੌਜੂਦੀ ਵਿਚ ਪਹਿਲੇ ਚਰਣ ਦੇ ਰੂਪ ਵਿਚ ‘‘ਆਮਦ’’ ਲਈ ਹੁੰਦੀ ਸੀ।<sup>17</sup> ਪਰ ਇਸ ਸ਼ਬਦ ਦੇ ਹੋਰ ਤਕਨੀਕੀ ਅਰਥ ਸਨ। ਯੂਨਾਨੀ ਸਾਹਿਤ ਵਿਚ ਪੈਰੋਸਿਆ ਦੀ ਵਰਤੋਂ ਗੁਪਤ

ਸ਼ਬਦੀਅਤ ਦੀ ਆਮਦ ਦਾ ਸੰਕੇਤ ਦੇਣ ਲਈ ਕੀਤੀ ਜਾਂਦੀ ਸੀ, ਜੋ ਲੋਕਾਂ ਤੇ ਆਪਣੀ ਮੌਜੂਦਗੀ, ਆਪਣੀ ਸ਼ਕਤੀ ਜਾਹਿਰ ਕਰਕੇ ਵਿਖਾਉਂਦਾ ਸੀ। ਇਸਦੇ ਇਲਾਵਾ ਇਸਦੀ ਵਰਤੋਂ ਇਲਾਕੇ ਵਿਚ ਕਿਸੇ ਰਾਜੇ ਜਾਂ ਬਾਦਸ਼ਾਹ ਵਰਗੇ ਉੱਚੇ ਰੁਤਬੇ ਵਾਲੇ ਅਫਸਰ ਦੇ ਆਉਣ ਲਈ ਹੋ ਸਕਦੀ ਸੀ। ਇਹ ਦੋਵੇਂ ਪਰਿਭਾਸ਼ਾਵਾਂ ਮਸੀਹ ਦੀ ਦੂਜੀ ਆਮਦ ਤੇ ਵਿਚਾਰ ਕਰਨ ਤੇ ਮਿਲ ਜਾਂਦੀਆਂ ਹਨ। ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੋਣ ਦੇ ਨਾਲ ਨਾਲ ਬੁਦਾ ਦਾ ਇਲਾਹੀ ਪੁੱਤਰ ਹੈ। ਮੌਜੂਦਾ ਸਮੇਂ ਵਿਚ ਭਾਵੇਂ ਉਹ ਚੁੱਪ ਹੈ ਪਰ ਨਿਆਂ ਦੇ ਵੇਲੇ ਉਹ ਸਾਰੀ ਮਨੁੱਖ ਜਾਤੀ ਉੱਤੇ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਆਪਣੀ ਸਮਰਥਾ ਵਿਖਾਏਗਾ। ਉਸਦਾ ਆਉਣਾ ਆਪਣੇ ਵਡਾਦਾਰ ਚੇਲਿਆਂ ਨਾਲ ਉਸਦੀ ਮੌਜੂਦਗੀ ਦਾ ਪਹਿਲਾ ਸ਼ੁਰੂਆਤੀ ਚਰਨ ਹੋਵੇਗਾ। ਪੈਰੋਸਿਆ ਸ਼ਬਦ ਦੀ ਵਰਤੋਂ ਇਸ ਅਧਿਆਇ ਵਿਚ ਕਈ ਵਾਰ ਹੋਈ ਹੈ (24:3, 27, 37, 39)। ਯਿਸੂ ਦੀ ਆਮਦ ਦੇ ਸਬੰਧ ਵਿਚ ਨਵੇਂ ਨੇਮ ਦੀਆਂ ਹੋਰ ਆਇਤਾਂ ਵਿਚ (1 ਭੁਰੀਬੀਆਂ 15:23; 1 ਬੱਸਲੁਨੀਕੀਆਂ 2:19; 3:13; 4:15; 5:23; 2 ਬੱਸਲੁਨੀਕੀਆਂ 2:1, 8; ਯਾਕੂਬ 5:7, 8; 2 ਪਤਰਸ 1:16; 3:4; 1 ਯੂਹੀਨਾ 2:28)।

‘ਜੁਗ ਦਾ ਅੰਤ’ ਵਾਕਾਂਸ਼ ਮੱਤੀ ਦੀ ਕਿਤਾਬ ਵਿਚ ਪੰਜ ਵਾਰ ਆਉਂਦਾ ਹੈ (13:39, 40, 49; 24:3; 28:20; ਵੇਖੋ ਇਬਰਾਨੀਆਂ 9:26)। ਇਨ੍ਹਾਂ ਪੰਜਾਂ ਵਾਰਾਂ ਵਿਚ ਸਪੱਸ਼ਟ ਤੌਰ ਤੇ ਇਸਦਾ ਅੰਤ ਸੰਸਾਰ ਦਾ ਅੰਤ ਹੈ ਨਾ ਕਿ ਯਹੂਦੀ ਪ੍ਰਬੰਧ ਜਾਂ ਮੂਸਾ ਦੇ ਪ੍ਰਬੰਧ ਦਾ ਅੰਤ।

### ਟਿੱਪਣੀਆਂ

<sup>1</sup>ਵੇਖੋ ਫਿਲੋ ਸਪੈਸਲ ਲਾਜ਼ 1.14. <sup>2</sup>ਮੱਕਬੀਆਂ 2:22. <sup>3</sup>ਜੋਸੇਫਸ ਵਾਰਜ਼ 1.21.1. <sup>4</sup>ਜੋਸੇਫਸ ਐਂਟੀਕੁਇਟੀਜ਼ 15.11.6. <sup>5</sup>ਉਹੀ, 20.9.7. <sup>6</sup>ਜੋਸੇਫਸ ਵਾਰਜ਼ 5.5.6. <sup>7</sup>ਟਾਲਮੁਡ ਬਾਬਾ ਬਥਰਾ 4ਏ। <sup>8</sup>ਜੈਕ ਪੀ. ਲੁਈਸ ਨੇ ਲਿਖਿਆ ‘‘ਇਸ ਤਰ੍ਹਾਂ ਨਾਲ ਹੈਕਲ ਦਾ ਇਲਾਕਾ ਅਤੇ ਅਥੇਨੇ ਦੇ ਅਫ੍ਰੋਪੁਲਿਸ ਨਾਲੋਂ ਢੁਗਣਾ ਸੀ’’ (ਜੈਕ ਪੀ. ਲੁਈਸ, ਦ ਗੈਂਸਪਲ ਅਕਾਰਡਿੰਗ ਟੂ ਮੈਥਿਊ, ਪਾਰਟ 2, ਦ ਲਿਵਿੰਗ ਵਰਡ ਕਮੈਂਟਰੀ [ਆਸਟਿਨ, ਟੈਕਸਸ: ਸਵੀਟ ਪਬਲੀਸ਼ਿੰਗ ਕੰ., 1976], 120.) <sup>9</sup>ਜੋਸੇਫਸ ਐਂਟੀਕੁਇਟੀਜ਼ 15.11.3; ਵੇਖੋ 15.11.5. <sup>10</sup>ਫਿਲੋ ਸਪੈਸਲਜ਼ ਲਾਜ਼ 1.13. ‘‘ਅੰਦਰੂਨੀ ਪਰਿਕਰਮਾਵਾਂ’’ ਦਾ ਫਿਲੋ ਦਾ ਹਵਾਲਾ ਸਪੱਸ਼ਟ ਤੌਰ ਤੇ ਉਨ੍ਹਾਂ ਕਈ ਕਮਰਿਆਂ ਦੇ ਸਬੰਧ ਵਿਚ ਹੈ ਜਿਹੜੇ ਅੰਦਰੂਨੀ ਅਹਾਤਿਆਂ ਦੇ ਨਾਲ ਨਾਲ ਸਨ ਜਿਹੜੇ ਯਾਜਕਾਂ, ਇਸਗਾਏਲੀ ਪੁਰਖਾਂ ਅਤੇ ਇਸਰਾਏਲੀ ਔਰਤਾਂ ਲਈ ਬਣਾਏ ਗਏ ਸਨ।

<sup>11</sup>ਜੋਸੇਫਸ ਐਂਟੀਕੁਇਟੀਜ਼ 15.11.5. <sup>12</sup>ਰੋਨਲਡ ਏ. ਹੈਗਨਰ, ਮੈਥਿਊ 14–28, ਵਰਡ ਬਿਬਲੀਕਲ ਕਮੈਂਟਰੀ, ਜਿਲਦ 33ਬੀ (ਡਲਾਸ: ਵਰਡ ਬੁਕਸ, 1995), 688; ਵੇਖੋ ਹੱਜਈ 2:15. <sup>13</sup>ਜੋਸੇਫਸ ਵਾਰਜ਼ 6.4.1–8. <sup>14</sup>ਡਗਲਸ ਆਰ. ਏ. ਹੋਅਰ, ਮੈਥਿਊ, ਇੰਟਰਪ੍ਰੈਟੇਸ਼ਨ (ਲੁਈਸਿਵਲੋ: ਜੌਨ ਨੌਕਸ ਪੈਸ, 1993), 273. <sup>15</sup>ਜੋਸੇਫਸ ਵਾਰਜ਼ 6.5.3, 4; ਟਾਲਮੁਡ ਸ਼ਬਦ 119ਬੀ; ਯੋਮਾ 9ਬੀ। <sup>16</sup>ਯੂਨਾਨੀ ਭਾਸ਼ਾ ਵਿਚ ‘‘ਆਉਣ’’ ਅਤੇ ‘‘ਅੰਤ’’ ਦੋਵੇਂ ਇੱਕੋ ਹੀ ਉਪਦਰ ਤੋਂ ਬਣਦੇ ਹਨ। <sup>17</sup>ਵਾਲਟਰ ਬਾਉਰ, ਏ ਗ੍ਰੀਕ ਇੰਗਲਿਸ਼ ਲੈਕਸੀਕਨ ਆਫ ਦ ਨਿਊ ਟੈਸਟਾਮੈਂਟਐਂਡ ਅਦਰ ਅਰਲੀ ਕ੍ਰਿਸ਼ਿਅਨ ਲਿਟਰੇਚਰ, ਜਿਲਦ 3ਜੀ, ਸੇਧ ਅਤੇ ਸੰਪਾਦ. ਵੈਡਰਿਕ ਡਬਲਯੂ. ਡੈਂਕਰ (ਸਿਕਾਰੋ: ਯੂਨੀਵਰਸਿਟੀ ਆਫ ਸਿਕਾਰੋ ਪੈਸ, 2000), 780. <sup>18</sup>ਉਹੀ, 780–81.